



ਐਕਸਟੈਂਸ਼ਨ ਫੋਲਡਰ-93/2023

ਉੱਤਰੀ ਪੱਛਮੀ ਮੈਦਾਨਾਂ ਲਈ ਕਣਕ ਦੀਆ ਨਵੀਆਂ ਜੈਵ ਸੰਵਰਧਿਤ ਖੇਤੀ ਕਿਸਮਾਂ: ਡੀਬੀਡਬਲਯੂ 370, ਡੀਬੀਡਬਲਯੂ 371 ਅਤੇ ਡੀਬੀਡਬਲਯੂ 372



ਭਾ.ਕ੍ਰੀ.ਅਨੁ.ਪ.-ਭਾਰਤੀ ਕਣਕ ਅਤੇ ਜੈਵ ਖੋਜ ਸੰਸਥਾਨ
ਕਰਨਾਲ-132001 ਭਾਰਤ



ਸਿੰਚਾਈ ਵਾਲੀਆਂ ਹਾਲਤਾਂ ਵਿੱਚ ਅਗੇਤੀ ਬਿਜਾਈ ਲਈ : ਕਣਕ ਦੀਆਂ ਨਵੀਆਂ ਕਿਸਮਾਂ

ਜਲਵਾਯੂ ਅਤੇ ਖੇਤਰ ਅਨੁਕੂਲਤਾ:

ਭਾ.ਕ੍ਰੀ.ਅਨੂ.ਪ.- ਭਾਰਤੀ ਕਣਕ ਅਤੇ ਜੋਂ ਖੋਜ ਸੰਸਥਾਨ, ਕਰਨਾਲ ਵੱਲੋਂ ਵਿਕਸਿਤ ਕਣਕ ਦੀਆਂ ਤਿੰਨ ਕਿਸਮਾਂ ਕਰਨ ਵੈਦੇਹੀ (ਡੀਬੀਡਬਲਯੂ 370), ਕਰਨ ਵਰਿੰਦਾ (ਡੀਬੀਡਬਲਯੂ 371) ਅਤੇ ਕਰਨ ਵਰੁਣਾ (ਡੀਬੀਡਬਲਯੂ 372) ਭਾਰਤ ਦੇ ਉੱਤਰ-ਪੱਛਮੀ ਮੈਦਾਨੀ ਖੇਤਰਾਂ ਵਿੱਚ ਸਿੰਚਾਈ ਹਾਲਤਾਂ ਵਿੱਚ ਅਗੇਤੀ ਬਿਜਾਈ ਲਈ ਜਾਰੀ ਹਨ। ਕਿਸਮਾਂ ਦੀ ਰਿਲੀਜ਼ ਅਤੇ ਨੋਟੀਫਿਕੇਸ਼ਨ ਲਈ ਕੇਂਦਰੀ ਸਬ-ਕਮੇਟੀ ਵੱਲੋਂ ਸਾਲ 2023 ਵਿੱਚ, ਇਹ ਕਿਸਮਾਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ (ਕੋਟਾ ਅਤੇ ਉਦੈਪੁਰ ਡਿਵੀਜ਼ਨ ਨੂੰ ਛੱਡ ਕੇ) ਅਤੇ ਪੱਛਮੀ ਉੱਤਰ ਪ੍ਰਦੇਸ਼ (ਝਾਂਸੀ ਡਿਵੀਜ਼ਨ ਨੂੰ ਛੱਡ ਕੇ) ਵਿੱਚ ਵੰਡੀਆਂ ਜਾਣਗੀਆਂ। ਜੰਮੂ ਅਤੇ ਕਸ਼ਮੀਰ (ਜੰਮੂ ਅਤੇ ਕਨੂਆ ਜ਼ਿਲ੍ਹੇ), ਹਿਮਾਚਲ ਪ੍ਰਦੇਸ਼ (ਉਨਾ ਜ਼ਿਲ੍ਹਾ ਅਤੇ ਪਾਉਂਟਾ ਵੈਲੀ) ਅਤੇ ਉੱਤਰਾਖੰਡ (ਤਾਈ ਖੇਤਰ) ਲਈ ਸੂਚਿਤ ਕੀਤਾ ਗਿਆ ਹੈ।

ਕਰਨ ਵੈਦੇਹੀ (ਡੀਬੀਡਬਲਯੂ 370), ਕਰਨ ਵਰਿੰਦਾ (ਡੀਬੀਡਬਲਯੂ 371) ਅਤੇ ਕਰਨ ਵਰੁਣ (ਡੀਬੀਡਬਲਯੂ 372) ਦੇ ਉਤਪਾਦਨ ਵਿਸ਼ੇਸ਼ਤਾਵਾਂ:

- ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਕਣਕ ਦੇ ਸੁਰੂਆਤੀ ਉੱਚ ਝਾੜ ਦੇ ਸੰਭਾਵੀ ਟਰਾਇਲਾਂ ਵਿੱਚ, ਇਹਨਾਂ ਕਿਸਮਾਂ ਦਾ ਔਸਤ ਝਾੜ ਸਾਰੀਆਂ ਚੈਕ ਕਿਸਮਾਂ ਨਾਲੋਂ ਵੱਧ ਪਾਇਆ ਗਿਆ ਹੈ।
- ਉਤਪਾਦਨ ਦੇ ਅਜ਼ਮਾਇਸ਼ਾਂ ਅਧੀਨ, ਤਿੰਨੋਂ ਕਿਸਮਾਂ ਦੀ ਪੈਦਾਵਾਰ ਦੀ ਸੰਭਾਵਨਾ 85.0-87.0 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਔਸਤ ਝਾੜ 74.9-75.9 ਕੁਇੰਟਲ ਦੇ ਵਿਚਕਾਰ ਪ੍ਰਾਪਤ ਹੋਇਆ ਹੈ।
- ਇਹਨਾਂ ਕਿਸਮਾਂ ਵਿੱਚ ਪੂਰੇ ਜ਼ੋਨ ਵਿੱਚ ਚੰਗੀ ਪੈਦਾਵਾਰ ਸਥਿਰਤਾ ਪਾਈ ਗਈ ਹੈ ਅਤੇ ਇਹ ਵਧੇਰੇ ਖਾਦਾਂ ਦੀ ਵਰਤੋਂ ਅਤੇ ਵਿਕਾਸ ਨਿਯੰਤ੍ਰਕਾਂ ਲਈ ਚੰਗੀਆਂ ਨਤੀਜੇ ਦਿਖਾਏ ਗਏ ਹਨ।

ਤਿੰਨੋਂ ਕਿਸਮਾਂ ਦੀਆਂ ਫਸਲਾਂ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਈਆਂ ਗਈਆਂ ਹਨ।

ਡੀਬੀਡਬਲਯੂ 370, ਡੀਬੀਡਬਲਯੂ 371 ਅਤੇ ਡੀਬੀਡਬਲਯੂ 372 ਕਿਸਮਾਂ ਦੀਆਂ ਵਿਸ਼ੇਸ਼ਤਾਵਾਂ

| ਕਿਸਮਾਂ | ਸੰਭਾਵੀ ਝਾੜ (ਗੈਰੋਟੇਲ/ਹੈਕਟੋਲੋਟ) | ਔਸਤ ਝਾੜ (ਗੈਰੋਟੇਲ/ਹੈਕਟੋਲੋਟ) | ਕੌਣ ਦੀ ਰਿਹਾਈ ਦੀ ਨਿਆਵਾਂ (ਇਲ ਵਿੱਚ) | ਪੱਕਣ ਦੀ ਮਿਕ੍ਰਾਈ (ਇਲਾਂ ਵਿੱਚ) | ਪੱਕੇ ਦੀ ਉਚਾਰੀਂ (ਸੈ.ਮੀ.) | 1000 ਅਨਾਜ ਦਾ ਭਾਰ (ਗ੍ਰਾਮ) |
|---------------|----------------------------------|-------------------------------|--|--------------------------------|----------------------------|--------------------------------|
| ਡੀਬੀਡਬਲਯੂ 370 | 74.9 | 86.9 | 102 | 151 (148-153) | 99 (98-100) | 41 |
| ਡੀਬੀਡਬਲਯੂ 371 | 75.9 | 87.1 | 102 | 150 (147-153) | 100 (97-103) | 46 |
| ਡੀਬੀਡਬਲਯੂ 372 | 75.3 | 84.9 | 106 | 151 (149-153) | 96 (95-97) | 42 |

ਡੀਬੀਡਬਲਯੂ 370, ਡੀਬੀਡਬਲਯੂ 371 ਡੀਬੀਡਬਲਯੂ 372 ਦੀਆਂ ਚੈਕ ਕਿਸਮਾਂ ਦੇ ਮੁਕਾਬਲੇ ਔਸਤ ਝਾੜ

ਰੋਗ ਪ੍ਰਤੀਰੋਧ


ਇਹ ਕਿਸਮਾਂ ਪੀਲੀ ਅਤੇ ਭੂਰੀ ਜੰਗਾਲ ਦੀਆਂ ਸਾਰੀਆਂ ਪ੍ਰਮੁੱਖ ਜਗਾਸੀਮ ਕਿਸਮਾਂ ਪ੍ਰਤੀ ਰੋਧਕ ਪਾਈਆਂ ਗਈਆਂ ਹਨ।

ਇਸ ਤੋਂ ਇਲਾਵਾ, ਡੀਬੀਡਬਲਯੂ 370, ਡੀਬੀਡਬਲਯੂ 371 ਅਤੇ ਡੀਬੀਡਬਲਯੂ 372 ਹੋਰ ਕਿਸਮਾਂ ਦੇ ਮੁਕਾਬਲੇ ਕਰਨਾਲ ਬੰਟ ਰੋਗ ਪ੍ਰਤੀ ਰੋਧਕ ਪਾਈ ਗਿਆ ਹਨ।

ਕਣਕ ਦੇ ਅਨਾਜ ਗੁਣ:

- ਤਿੰਨੋਂ ਪ੍ਰਜਾਤੀਆਂ ਦੀ ਪ੍ਰੋਟੀਨ ਦੀ ਮਾਤਰਾ 12.0% ਤੋਂ ਵੱਧ ਹੈ ਅਤੇ ਹੈਕਟੋਲੀਟਰ ਦਾ ਭਾਰ 78.0 ਕਿਲੋਗ੍ਰਾਮ ਤੋਂ ਵੱਧ ਹੈ ਜੋ ਉੱਚ ਗੁਣਵੱਤਾ ਨੂੰ ਦਰਸਾਉਂਦਾ ਹੈ।
- ਡੀਬੀਡਬਲਯੂ 371 ਦੇ ਅਨਾਜ ਵਿੱਚ ਉੱਚ ਆਇਰਨ (44.9 ਪੀਪੀਐਮ) ਅਤੇ ਜ਼ਿੰਕ (39.9 ਪੀਪੀਐਮ) ਪਾਇਆ ਗਿਆ ਹੈ।
- ਡੀਬੀਡਬਲਯੂ 372 ਦੇ ਅਨਾਜ ਵਿੱਚ ਜ਼ਿੰਕ (40.8 ਪੀਪੀਐਮ ਭਰਪੂਰ ਮਾਤਰਾ ਵਿੱਚ) ਉਪਲਬਧ ਹੈ।
- ਡੀਬੀਡਬਲਯੂ 370 ਦਾ ਉੱਚ ਚਪਾਤੀ ਸਕੋਰ (8.3/10) ਉੱਚ ਗੁਣਵੱਤਾ ਵਾਲੀਆਂ ਚਪਾਤੀਆਂ ਬਣਾਉਣ ਵਿੱਚ ਮਦਦ ਕਰਦਾ ਹੈ।

ਉੱਚ ਉਤਪਾਦਨ ਲਈ ਖੇਤੀਬਾੜੀ ਤਕਨੀਕਾਂ ਦਾ ਪੈਕੇਜ



| ਕਿਸਮਾਂ | ਚਪਾਤੀ ਕੁਆਲਿਟੀ ਸਕੋਰ | ਹੈਕਟੋਲੀਟਰ ਬੋਡ | ਪ੍ਰੋਟੀਨ (%) | ਆਇਰਨ ਤੱਤ (ਪੀਪੀਐਮ) | ਜ਼ਿੰਕ ਤੱਤ (ਪੀਪੀਐਮ) |
|---------------|--------------------|---------------|-------------|-------------------|--------------------|
| ਡੀਬੀਡਬਲਯੂ 370 | 8.3 | 78.2 | 12.0 | 37.9 | 37.8 |
| ਡੀਬੀਡਬਲਯੂ 371 | 7.7 | 81.0 | 12.2 | 44.9 | 39.9 |
| ਡੀਬੀਡਬਲਯੂ 372 | 7.6 | 80.8 | 12.2 | 37.8 | 40.8 |

ਉੱਚ ਉਤਪਾਦਨ ਲਈ ਖੇਤੀਬਾੜੀ ਤਕਨੀਕਾਂ ਦਾ ਪੈਕੇਜ

- ਬੀਜ ਦਾ ਇਲਾਜ ਟੇਬੂਕੋਨਾਜ਼ੋਲ 2% ਡੀਐਸ @ 1 ਕਿਲੋਗ੍ਰਾਮ ਬੀਜ ਨਾਲ ਕੀਤਾ ਜਾਣਾ ਚਾਹੀਦਾ ਹੈ।
- ਬਿਜਾਈ ਦਾ ਸਮਾਂ: ਅਕਤੂਬਰ 20 - ਨਵੰਬਰ 05
- ਬੀਜ ਦੀ ਦਰ: 100 ਕਿਲੋ ਬੀਜ/ਹੈਕਟੇਅਰ
- ਖਾਦਾਂ ਦੀ ਖੁਰਾਕ: ਕਿਸਮ ਦੀ ਪੂਰੀ ਸੰਭਾਵਨਾ ਦਾ ਅਹਿਸਾਸ ਕਰਨ ਲਈ, 150% ਐਨ.ਪੀ.ਕੇ. ਅਤੇ ਵਿਕਾਸ ਰੈਗੂਲੇਟਰਾਂ ਦੇ ਨਾਲ 15 ਟਨ/ਹੈਕਟੇਅਰ ਘਰੇਲੂ ਖਾਦ ਦੀ ਵਰਤੋਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।
- ਗਰੋਬ ਰੈਗੂਲੇਟਰ: ਅਗੇਤੀ ਬਿਜਾਈ ਅਤੇ 150% ਐਨ.ਪੀ.ਕੇ. ਗ੍ਰੋਬ ਰੈਗੂਲੇਟਰ ਕਲੋਰਮਾਕੁਆਚਲੋਰਾਈਡ (CCC) @ 0.2% + ਦੀ ਵਰਤੋਂ ਇਨ੍ਹਾਂ ਕਿਸਮਾਂ ਵਿੱਚ ਟੇਬੂਕੋਨਾਜ਼ੋਲ 250 ਈਸੀ @ 0.1% ਦਾ ਦੋ ਵਾਰ (ਪਹਿਲੇ ਨੋਡ ਅਤੇ ਫਲੈਗ ਲੀਫ਼ ਤੇ) ਛਿੜਕਾਅ ਕਰਨਾ ਲਾਭਕਾਰੀ ਹੈ।
- ਗ੍ਰੋਬ ਰੈਗੂਲੇਟਰ ਦੇ 100 ਲੀਟਰ ਪਾਣੀ ਵਿੱਚ 200 ਮਿਲੀਲੀਟਰ ਕਲੋਰਮਾਕੁਆਟ ਕਲੋਰਾਈਡ ਅਤੇ 100 ਮਿਲੀਲੀਟਰ ਟੇਬੂਕੋਨਾਜ਼ੋਲ (ਵਪਾਰਕ ਉਤਪਾਦ ਮਾਤਰਾ ਟੈਂਕ ਮਿਸ਼ਰਣ) ਪ੍ਰਤੀ ਏਕੜ ਦੀ ਵਰਤੋਂ ਕਰੋ।
- 200 ਮਿਲੀਲੀਟਰ ਕਲੋਰਮਾਕੁਆਚਲੋਰਾਈਡ ਅਤੇ 100 ਮਿ.ਲੀ. ਟੇਬੂਕੋਨਾਜ਼ੋਲ (ਵਪਾਰਕ ਉਤਪਾਦ ਮਾਤਰਾ ਟੈਂਕ ਮਿਕਸ) ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਵਾਧਾ ਨਿਯੰਤਰਕ ਵਜੋਂ ਵਰਤੋਂ।
- ਸਿੰਚਾਈ: ਆਮ ਤੌਰ 'ਤੇ ਫਸਲ ਨੂੰ 5 ਤੋਂ 6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਿਸ ਵਿੱਚ ਪਹਿਲੀ ਸਿੰਚਾਈ 21 ਦਿਨਾਂ ਬਾਅਦ ਅਤੇ ਉਸ ਤੋਂ ਬਾਅਦ 20-25 ਦਿਨਾਂ ਦੇ ਵਕਫੋਂ ਤੇ ਕਰਨੀ ਚਾਹੀਦੀ ਹੈ।

ਦ੍ਰਸ਼ਟਿਕਾਨਕ: ਚੰਦਰ ਨਾਥ ਮਿਸ਼ਰਾ, ਹਨੀਡ ਖਾਨ, ਸਤੀਸ਼ ਕੁਮਾਰ, ਅਮਿਤ ਕੁਮਾਰ ਸ਼ਰਮਾ, ਉਮੇਸ਼ ਕਾਬਲੇ, ਭੁਦੇਵ ਸਿੰਘ ਤਿਆਰੀ ਅਤੇ ਗਿਆਨੋਂਦਰ ਸਿੰਘ (2023)। ਉੱਤਰੀ ਪੱਛਮੀ ਮੈਦਾਨਾਂ ਲਈ ਕਣਕ ਦੀਆਂ ਨਵੀਆਂ ਜੈਵ ਸੰਵਰਧਿਤ ਕੀਤੀਆਂ ਕਿਸਮਾਂ: ਡੀਬੀਡਬਲਯੂ 370, ਡੀਬੀਡਬਲਯੂ 371 ਅਤੇ ਡੀਬੀਡਬਲਯੂ 372.

ਪੰਨਾ ਨੰ: 4. ਕਾਪੀਆਂ: 1000.

ਪ੍ਰਕਾਸ਼ਕ: ਨਿਦੇਸ਼ਕ, ਭਾ.ਕੀ.ਅਨੂ.ਪ.-ਭਾਰਤੀ ਕਲਕ ਅਤੇ ਜੋੜ ਸੰਸਥਾਨ, ਕਰਨਾਲ-132001



ਕਿਸਾਨ ਹੈਲਪਲਾਈਨ ਨੰਬਰ
(ਟੋਲ ਫਾਰੀ)

1800 180 1891



ਹੈ ਕਦਮ, ਹੈ ਲਗਰ
ਕਿਸਾਨਾਂ ਦਾ ਛਗਸਾਫਰ
ਆਗੇ ਕੁਝ ਅਕੁਭੇਵਾਂ ਪਹਿਲਾਂ

AgriSearch with a Human touch